

3. ਸਮੁੰਦਰੋਂ ਪਾਰ

ਇਕਾਂਗੀਕਾਰ - ਕਪੂਰ ਸਿੰਘ ਘੁੰਮਣ

••• ਹਰਦੇਵ ਬਾਜਵਾ ਦਾ ਪਾਤਰ - ਚਿਤਰਨ •••

- **ਜਾਣ-ਪਛਾਣ** - ਹਰਦੇਵ ਬਾਜਵਾ ‘ਸਮੁੰਦਰੋਂ ਪਾਰ’ ਇਕਾਂਗੀ ਵਿੱਚ ਮੁੱਖ ਪਾਤਰ ਹੈ। ਉਹ ਪੰਜਾਬ ਤੋਂ ਜਾ ਕੇ ਇੰਗਲੈਂਡ ਦੇ ਮਿਡਲਸੈਕਸ਼ਨ ਸ਼ਹਿਰ ਵਿੱਚ ਰਹਿੰਦਾ ਹੈ। ਪੰਜਾਬ ਵਿੱਚ ਉਸਦੀ ਪਹਿਲੀ ਪਤਨੀ ਸਰਨਜੀਤ ਨੇ ਜਦੋਂ ਉਸ ਨੂੰ ਬੁਰੇ ਕੰਮਾਂ ਤੋਂ ਰੋਕਣਾ ਚਾਹਿਆ, ਤਾਂ ਉਹ ਉਲਟੇ ਉਸ ਉੱਪਰ ਹੀ ਮਾੜੇ ਚਰਿੱਤਰ ਦੇ ਝੂਠੇ ਦੋਸ਼ ਲਾ ਕੇ ਇੰਗਲੈਂਡ ਆ ਗਿਆ ਤੇ ਉੱਥੇ ਮਰਸੀ ਨਾਂ ਦੀ ਅੰਗਰੇਜ਼ ਮੇਮ ਨਾਲ ਵਿਆਹ ਕਰਵਾ ਲਿਆ। ਸੁਖਦੇਵ ਉਸ ਦਾ ਛੋਟਾ ਭਰਾ ਹੈ, ਜਿਸ ਨੂੰ ਇਕਾਂਗੀ ਦੇ ਅੰਤ ਵਿੱਚ ਉਹ ਗੋਲੀ ਮਾਰ ਕੇ ਮਾਰ ਦਿੰਦਾ ਹੈ। ਨੀਟੂ ਸਰਨਜੀਤ ਅਤੇ ਉਸ ਦਾ ਪੁੱਤਰ ਹੈ।
- **ਘਟੀਆ ਆਚਰਨ ਦਾ ਮਾਲਕ** - ਉਹ ਬੁਰੇ ਅਤੇ ਘਟੀਆ ਆਚਰਨ ਵਾਲਾ ਵਿਅਕਤੀ ਹੈ। ਉਸ ਦੀ ਪਤਨੀ ਸਰਨਜੀਤ ਜਦੋਂ ਉਸ ਨੂੰ ਬੁਰੇ ਕੰਮਾਂ ਤੋਂ ਰੋਕਦੀ ਹੈ, ਤਾਂ ਉਹ ਉਲਟਾ ਉਸ ਦੇ ਚਰਿੱਤਰ ਤੇ ਦੋਸ਼ ਲਾ ਕੇ ਉਸ ਨੂੰ ਬਦਨਾਮ ਕਰਦਾ ਹੈ। ਸਰਨਜੀਤ ਦੁਆਰਾ ਆਪਣੇ ਉੱਪਰ ਲਾਏ ਝੂਠੇ ਦੋਸ਼ਾਂ ਲਈ ਸਬੂਤ ਮੰਗਣ 'ਤੇ ਉਹ ਘਰ ਛੱਡ ਕੇ ਇੰਗਲੈਂਡ ਚਲਾ ਜਾਂਦਾ ਹੈ ਅਤੇ ਉੱਥੇ ਮਰਸੀ ਨਾਲ ਵਿਆਹ ਕਰਵਾ ਲੈਂਦਾ ਹੈ।
- **ਚੁਸਤ-ਚਲਾਕ** - ਉਹ ਬੜਾ ਚੁਸਤ-ਚਲਾਕ ਹੈ। ਜਦੋਂ ਉਸ ਦੀ ਪਤਨੀ ਸਰਨਜੀਤ ਉਸ ਨੂੰ ਮਾੜੇ ਚਾਲਿਆਂ ਤੋਂ ਰੋਕਦੀ ਹੈ, ਤਾਂ ਆਪਣੀ ਗਲਤੀ ਮੰਨਣ ਦੀ ਥਾਂ ਚਲਾਕੀ ਨਾਲ ਉਲਟਾ ਉਸ ਦੇ ਚਰਿੱਤਰ ਉੱਤੇ ਦੋਸ਼ ਲਾਉਂਦਾ ਹੈ ਅਤੇ ਜਦੋਂ ਝੂਠੇ ਦੋਸ਼ਾਂ ਦੇ ਕੋਈ ਸਬੂਤ ਨਹੀਂ ਦੇ ਪਾਉਂਦਾ, ਤਾਂ ਫਿਰ ਉਹ ਘਰ ਛੱਡ ਕੇ ਇੰਗਲੈਂਡ ਚਲਾ ਜਾਂਦਾ ਹੈ।
- **ਝੂਠ ਬੋਲਣ ਵਾਲਾ** - ਉਹ ਝੂਠ ਬੋਲਣ ਵਾਲਾ ਵਿਅਕਤੀ ਹੈ। ਉਹ ਪਹਿਲਾਂ ਸਰਨਜੀਤ ਉੱਤੇ ਝੂਠੇ ਦੋਸ਼ ਲਾਉਂਦਾ ਹੈ ਅਤੇ ਫਿਰ ਇੰਗਲੈਂਡ ਜਾ ਕੇ ਮਰਸੀ ਨਾਲ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋਏ ਹੋਣ ਦਾ ਝੂਠ ਬੋਲ ਕੇ ਵਿਆਹ ਕਰਵਾ ਲੈਂਦਾ ਹੈ।
- **ਮਨਮਤੀਆ** - ਇਕਾਂਗੀ ਵਿੱਚ ਹਰਦੇਵ ਇੱਕ ਮਨਮਤੀਆ ਵਿਅਕਤੀ ਹੈ। ਉਹ ਕਿਸੇ ਦੀ ਕਹੀ ਸਹੀ ਗੱਲ ਵੀ ਮੰਨਣ ਦੀ ਥਾਂ ਆਪਣੀ ਮਰਜ਼ੀ ਕਰਦਾ ਹੈ। ਉਸਦਾ ਦੋਸਤ ਬਲਵੰਤ ਢਿੱਲੋਂ ਉਸ ਨੂੰ ਮਰਸੀ ਨਾਲ ਵਿਆਹ ਕਰਵਾਉਣ ਤੋਂ ਰੋਕਦਾ ਹੈ, ਪਰ ਉਹ ਨਹੀਂ ਮੰਨਦਾ ਅਤੇ ਆਪਣੇ ਦੋਸਤ ਨਾਲ ਮੂੰਹ ਸੁਜਾ ਲੈਂਦਾ ਹੈ। ਜਦੋਂ ਸਰਨਜੀਤ, ਸੁਖਦੇਵ ਤੇ ਨੀਟੂ ਸਮੇਤ ਇੰਗਲੈਂਡ ਪਹੁੰਚ ਜਾਂਦੀ ਹੈ, ਤਾਂ ਵੀ ਉਹ ਢਿੱਲੋਂ ਦੇ ਸਮਝਾਉਣ 'ਤੇ ਨਹੀਂ ਸਮਝਦਾ ਅਤੇ ਕਹਿੰਦਾ ਹੈ ਕਿ ਦਲੀਲਾਂ ਅੱਗੇ ਉਹ ਨਹੀਂ ਝੁਕੇਗਾ ਅਤੇ ਆਪਣੀ ਮਨਮਰਜ਼ੀ ਕਰੇਗਾ।
- **ਦੁਸ਼ਟ ਤੇ ਕਾਤਲ** - ਉਹ ਆਪਣੇ ਘਟੀਆ ਆਚਰਨ, ਝੂਠ ਬੋਲਣ ਦੀ ਆਦਤ ਤੇ ਮਨਮਤੀਆ ਹੋਣ ਕਰਕੇ ਇਕ ਦੁਸ਼ਟ ਪਾਤਰ ਹੈ। ਉਹ ਆਪਣੀ ਦੁਸ਼ਟਤਾ ਵਿੱਚ ਗਿਰ ਕੇ ਸਰਨਜੀਤ ਨੂੰ ਮਾਰਨ ਲਈ ਪਸਤੌਲ ਚੁੱਕ ਲੈਂਦਾ ਹੈ, ਪਰ ਮਾਰਿਆ ਉਸ ਦੇ ਹੱਥੋਂ ਉਸ ਦਾ ਆਪਣਾ ਭਰਾ ਹੀ ਜਾਂਦਾ ਹੈ। ਇਸ ਤਰ੍ਹਾਂ ਇਕਾਂਗੀ ਵਿੱਚ ਉਹ ਇੱਕ ਦੁਸ਼ਟ ਤੇ ਕਾਤਲ ਪਾਤਰ ਹੈ।

••• ਸੁਖਦੇਵ ਸਿੰਘ ਦਾ ਪਾਤਰ-ਚਿਤਰਨ •••

- **ਜਾਣ-ਪਛਾਣ** - ਸੁਖਦੇਵ ‘ਸਮੁੰਦਰੋਂ ਪਾਰ’ ਇਕਾਂਗੀ ਵਿੱਚ ਇੱਕ ਮਹੱਤਵਪੂਰਨ ਪਾਤਰ ਹੈ। ਉਹ ਹਰਦੇਵ ਬਾਜਵਾ ਦਾ ਛੋਟਾ ਭਰਾ ਹੈ। ਉਹ ਆਪਣੀ ਭਰਜਾਈ ਸਰਨਜੀਤ ਨੂੰ ਉਸ ਦਾ ਹੱਕ ਵਾਪਸ ਲੈ ਕੇ ਦੇਣ ਲਈ ਉਸ ਨਾਲ ਇੰਗਲੈਂਡ ਪਹੁੰਚ ਜਾਂਦਾ ਹੈ। ਉਹ ਰਿਸਤਿਆਂ ਦੀ ਕਦਰ ਕਰਨ ਵਾਲਾ, ਸੱਚਾ, ਹੌਸਲੇ ਵਾਲਾ ਅਤੇ ਕੁਰਬਾਨੀ ਦਾ ਪੁਤਲਾ ਹੈ।

- ਭਰਜਾਈ ਦਾ ਮਾਂ ਵਾਂਗ ਸਤਿਕਾਰ ਕਰਨ ਵਾਲਾ** - ਉਹ ਆਪਣੀ ਭਰਜਾਈ ਸ਼ਰਨਜੀਤ ਦਾ ਬਹੁਤ ਆਦਰ ਕਰਦਾ ਹੈ। ਉਹ ਉਸ ਦਾ ਭਰਾ ਵੱਲੋਂ ਕੀਤਾ ਜਾਂਦਾ ਨਿਰਾਦਰ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਹ ਆਪਣੀ ਮਾਂ ਸਮਾਨ ਭਰਜਾਈ ਦਾ ਘਰ ਵਸਾਉਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਉਹ ਕਹਿੰਦਾ ਹੈ, “ਨਿਰਾਦਰ ਕਰਨ ਵਾਲੀ ਅੱਖ ਕੱਢੀ ਜਾ ਸਕਦੀ ਹੈ, ਹੱਥ ਤੋਤਿਆ ਜਾ ਸਕਦਾ ਹੈ, ਜ਼ਬਾਨ ਕੱਟੀ ਜਾ ਸਕਦੀ ਹੈ, ਪਰ ਮੇਰੀ ਮਾਂ ਵਰਗੀ ਭਰਜਾਈ ਦਾ ਨਿਰਾਦਰ ਕਰ ਕੇ ਕੋਈ ਵੇਖੋ।”
- ਸਵੈ - ਭਰੋਸੇ ਤੇ ਹੌਸਲੇ ਵਾਲਾ** - ਉਹ ਸਵੈ-ਭਰੋਸੇ ਤੇ ਹੌਸਲੇ ਨਾਲ ਭਰਪੂਰ ਹੈ। ਇਸ ਲਈ ਉਹ ਆਪਣੀ ਭਰਜਾਈ ਨੂੰ ਕਹਿੰਦਾ ਹੈ, “..... ਜੇ ਭਰਾ ਦੇ ਘਰ ਤੁਹਾਨੂੰ ਆਦਰ ਨਾਲ ਨਾ ਵਸਾਇਆ, ਤਾਂ ਜੱਟ ਦਾ ਪੁੱਤਰ ਨਹੀਂ।”
- ਸੱਚ ਦਾ ਪੱਖ ਲੈਣ ਵਾਲਾ** - ਉਹ ਜਾਣਦਾ ਹੈ ਕਿ ਉਸ ਦੀ ਭਰਜਾਈ ਚੰਗੇ ਆਚਰਨ ਅਤੇ ਸੱਚ ਬੋਲਣ ਵਾਲੀ ਇਸਤਰੀ ਹੈ, ਜੇ ਉਸ ਦੇ ਭਰਾ ਨੇ ਦੋਸ਼ ਲਾਏ ਹਨ ਉਹ ਸਾਰੇ ਬੇਬੁਨਿਆਦ ਹਨ, ਇਸ ਲਈ ਉਹ ਸ਼ਰਨਜੀਤ ਦਾ ਪੱਖ ਲੈਂਦਾ ਹੈ ਅਤੇ ਆਪਣੇ ਭਰਾ ਦੀ ਛੂਠ ਬੋਲਣ ਕਰਕੇ ਆਲੋਚਨਾ ਕਰਦਾ ਹੈ।
- ਤਰਕੀਬ ਸੋਚ ਲੈਣ ਵਾਲਾ** - ਉਹ ਤਰਕੀਬ ਸੋਚ ਕੇ ਕੰਮ ਕਰਨ ਵਾਲਾ ਵਿਅਕਤੀ ਹੈ। ਉਹ ਸ਼ਰਨਜੀਤ ਨੂੰ ਭਰਾ ਦੇ ਗੁੱਸੇ ਤੋਂ ਬਚਾਉਣ ਲਈ ਉਸ ਨੂੰ ਮਰਸੀ ਦੇ ਕੱਪੜੇ ਪਾਉਣ ਲਈ ਤੇ ਉਸ ਵਾਂਗ ਸ਼ਿੰਗਾਰ ਕਰਨ ਲਈ ਕਹਿੰਦਾ ਹੈ।
- ਕੁਰਬਾਨੀ ਦਾ ਪੁਤਲਾ** - ਉਹ ਆਪਣੀ ਭਰਜਾਈ ਸ਼ਰਨਜੀਤ ਨੂੰ ਭਰਾ ਦੇ ਘਰ ਵਸਾਉਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਜਦੋਂ ਹਰਦੇਵ ਸ਼ਰਨਜੀਤ ਨੂੰ ਗੋਲੀ ਮਾਰਨ ਲਈ ਪਸਤੋਲ ਤਾਣ ਦਾ ਹੈ, ਤਾਂ ਉਹ ਅੱਗੇ ਹੋ ਜਾਂਦਾ ਹੈ। ਉਹ ਆਪਣੇ ਭਰਾ ਨੂੰ ਰੋਕਣ ਲਈ ਉਸਦੇ ਹੱਥੋਂ ਪਸਤੋਲ ਖੋਹਦਾ ਹੋਇਆ ਆਪ ਹੀ ਉਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਮਾਰਿਆ ਜਾਂਦਾ ਹੈ। ਇਸ ਪ੍ਰਕਾਰ ਇਕਾਂਗੀ ਵਿੱਚ ਉਹ ਕੁਰਬਾਨੀ ਦਾ ਪੁਤਲਾ ਹੈ।

•• ਸ਼ਰਨਜੀਤ ਦਾ ਪਾਤਰ-ਚਿਤਰਨ ••

- ਜਾਣ-ਪਛਾਣ** - ਸ਼ਰਨਜੀਤ ‘ਸਮੁੰਦਰੋਂ ਪਾਰ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਹਰਦੇਵ ਬਾਜਵਾ ਦੀ ਪੰਜਾਬਣ ਪਤਨੀ ਅਤੇ ਨੀਟੂ ਦੀ ਮਾਂ ਹੈ। ਸੁਖਦੇਵ ਉਸ ਦਾ ਦਿਓਰ ਹੈ। ਉਹ ਇੱਕ ਪੜ੍ਹੀ-ਲਿਖੀ ਐਰਤ ਹੈ। ਉਹ ਸੱਚ ਬੋਲਣ ਵਾਲੀ, ਆਪਣੇ ਆਪ ਨੂੰ ਛੁੱਟੜ ਨਾ ਅਖਵਾ ਸਕਣ ਵਾਲੀ ਅਤੇ ਇਸਤਰੀ ਦਾ ਪੱਖ ਲੈਣ ਵਾਲੀ ਅਗਾਂਹਵਧੂ ਐਰਤ ਹੈ।
- ਚੰਗੇ ਆਚਰਨ ਅਤੇ ਸੱਚ ਬੋਲਣ ਵਾਲੀ** - ਉਹ ਚੰਗੇ ਆਚਰਨ ਤੇ ਸੱਚ ਬੋਲਣ ਵਾਲੀ ਇਸਤਰੀ ਹੈ। ਸੁਖਦੇਵ ਵੀ ਆਪਣੇ ਭਰਾ ਦੀ ਥਾਂ ਭਰਜਾਈ ਦਾ ਸਾਥ ਉਸ ਦੇ ਸੱਚ ਬੋਲਣ ਕਰ ਕੇ ਹੀ ਦਿੰਦਾ ਹੈ। ਉਹ ਕਹਿੰਦਾ ਹੈ ਕਿ “ਭਰਜਾਈ ਛੂਠੀ ਕਸਮ ਨਹੀਂ ਖਾ ਸਕਦੀ।”
- ਆਪਣੇ ਆਪ ਨੂੰ ਛੁੱਟੜ ਨਾ ਅਖਵਾ ਸਕਣ ਵਾਲੀ** - ਇਕ ਚੰਗੀ ਪਤਨੀ ਤੇ ਚੰਗੇ ਆਚਰਨ ਦੀ ਐਰਤ ਹੋਣ ਕਰਕੇ ਉਹ ਆਪਣੇ ਆਪ ਨੂੰ ਛੁੱਟੜ ਨਹੀਂ ਅਖਵਾ ਸਕਦੀ। ਜਦੋਂ ਹਰਦੇਵ ਮਰਸੀ ਨਾਲ ਵਿਆਹ ਕਰ ਲੈਂਦਾ ਹੈ, ਤਾਂ ਉਹ ਆਪਣੇ ਆਪ ਨੂੰ ਛੁੱਟੜ ਨਹੀਂ ਅਖਵਾ ਸਕਦੀ ਅਤੇ ਆਪਣਾ ਹੱਕ ਲੈਣ ਲਈ ਇੰਗਲੈਂਡ ਪਹੁੰਚ ਜਾਂਦੀ ਹੈ।
- ਇਸਤਰੀ ਦਾ ਪੱਖ ਲੈਣ ਵਾਲੀ** - ਉਹ ਇੱਕ ਇਸਤਰੀ ਹੋਣ ਕਰਕੇ ਢੂਜੀ ਐਰਤ ਦਾ ਦਰਦ ਸਮਝਦੀ ਹੈ। ਉਹ ਹਰਦੇਵ ਦੀ ਢੂਜੀ ਪਤਨੀ ਦੀ ਤਸਵੀਰ ਦੇਖ ਕੇ ਉਸ ਨੂੰ ਭੋਲੀ ਤੇ ਮਾਸੂਮ ਸਮਝਦੀ ਹੈ ਤੇ ਉਸ ਨੂੰ ਕੋਈ ਸਜ਼ਾ ਦੇਣੀ ਠੀਕ ਨਹੀਂ ਸਮਝਦੀ। ਉਹ ਐਰਤ ਬਾਰੇ ਕਹਿੰਦੀ ਹੈ, “ਐਰਤ ਵਫ਼ਾ ਏ, ਮੁਹੱਬਤ ਏ, ਕੁਰਬਾਨੀ ਏ।”

•• ਬਲਵੰਤ ਢਿੱਲੋਂ ਦਾ ਪਾਤਰ-ਚਿਤਰਨ ••

- ਜਾਣ-ਪਛਾਣ** - ਬਲਵੰਤ ਢਿੱਲੋਂ ‘ਸਮੁੰਦਰੋਂ ਪਾਰ’ ਇਕਾਂਗੀ ਦਾ ਇੱਕ ਸਧਾਰਨ ਪਾਤਰ ਹੈ। ਉਹ ਇਕਾਂਗੀ ਦੇ ਮੁੱਖ ਪਾਤਰ ਹਰਦੇਵ ਬਾਜਵਾ ਦਾ ਦੇਸਤ ਹੈ। ਉਹ ਇਕ ਵਧੀਆ ਸਲਾਹ ਦੇਣ ਵਾਲਾ ਨੈਜਵਾਨ ਹੈ।

- **ਸਮਝਦਾਰ** - ਦਿੱਲੋਂ ਇਕ ਸਮਝਦਾਰ ਨੈਜਵਾਨ ਹੈ। ਉਸ ਦੀ ਗੱਲ-ਬਾਤ ਵਿੱਚੋਂ ਉਸ ਦੀ ਸਮਝਦਾਰੀ ਤੇ ਸੂਝ-ਬੂਝ ਛਲਕਦੀ ਹੈ। ਉਹ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਨੀਤੀ ਅਤੇ ਸਮਝ ਦੀ ਵਰਤੋਂ ਕਰਨੀ ਚਾਹੁੰਦਾ ਹੈ।
- **ਦਲੀਲ ਨਾਲ ਗੱਲ ਕਰਨ ਵਾਲਾ** - ਦਿੱਲੋਂ ਦਲੀਲ ਨਾਲ ਗੱਲ ਕਰਨ ਵਾਲਾ ਵਿਅਕਤੀ ਹੈ। ਉਹ ਆਪਣੇ ਨੁਕਤੇ ਨੂੰ ਦਲੀਲ ਨਾਲ ਸਹੀ ਸਾਬਤ ਕਰਦਾ ਹੈ। ਉਹ ਕਾਨੂੰਨ ਦੀ ਸਮਝ ਵੀ ਰੱਖਦਾ ਹੈ।
- **ਸਰਮ ਮਹਿਸੂਸ ਕਰਨ ਵਾਲਾ** - ਦਿੱਲੋਂ ਉਸ ਸਮੇਂ ਬੜੀ ਸਰਮ ਮਹਿਸੂਸ ਕਰਦਾ ਹੈ, ਜਦੋਂ ਹਰਦੇਵ ਬਾਜਵਾ ਦੁਆਰਾ ਕੀਤੇ ਧੋਖੇ ਬਾਰੇ ਪਤਾ ਲੱਗਣ 'ਤੇ ਮਰਸੀ ਸਾਰੇ ਪੰਜਾਬੀਆਂ ਲਈ ਨਫਰਤ ਭਰੇ ਸ਼ਬਦ ਬੋਲਦੀ ਹੈ।

••• ਵਾਰਤਾਲਾਪ ਸੰਬੰਧੀ ਪ੍ਰਸ਼ਨ •••

1. “ਉਹਨੂੰ ਮੈਂ ਸੱਤ ਸਮੁੰਦਰੋਂ ਪਾਰ ਧਰਮ-ਕਰਮ ਦੀ ਚੱਕੀ ਵਿੱਚ ਇਸਤਰੀ ਦਾ ਦਲੀਆ ਕਰਨ ਵਾਲੇ ਸਮਾਜ ਦੀ ਸ਼ਰਨ ਵਿੱਚ ਛੱਡ ਕੇ ਸੁਰਖਰੂ ਹੋ ਗਿਆ ਹਾਂ। ਇੰਗਲੈਂਡ ਦੀਆਂ ਅਜਾਦ ਫਿਜ਼ਾਵਾਂ ਨੇ ਮੈਨੂੰ ਮਰਸੀ ਬਖਸ਼ੀ ਹੋਈ ਏ। ਹੁਣ ਸ਼ਰਨਜੀਤ ਦਾ ਪਰਛਾਵਾਂ ਮੇਰੇ 'ਤੇ ਸੁਧਨੇ ਵਿੱਚ ਵੀ ਨਹੀਂ ਪੈ ਸਕੇਗਾ।”

ਪ੍ਰਸ਼ਨ - (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?

(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?

(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਰੇ?

(iv) ਹਰਦੇਵ ਬਾਜਵਾ ਸ਼ਰਨਜੀਤ ਨੂੰ ਕਿਹੋ ਜਿਹੋ ਸਮਾਜ ਵਿੱਚ ਛੱਡ ਕੇ ਗਿਆ ਸੀ?

(v) ਇਨ੍ਹਾਂ ਸਤਰਾਂ ਵਿੱਚ ਮਰਸੀ ਕੌਣ ਸੀ?

(vi) ਹਰਦੇਵ ਬਾਜਵਾ ਸ਼ਰਨਜੀਤ ਬਾਰੇ ਕੀ ਸੋਚਦਾ ਹੈ?

ਉੱਤਰ - (i) ਸਮੁੰਦਰੋਂ ਪਾਰ।

(ii) ਕਪੂਰ ਸਿੰਘ ਪੁੰਮਣ।

(iii) ਇਹ ਸ਼ਬਦ ਹਰਦੇਵ ਬਾਜਵਾ ਨੇ ਬਲਵੰਤ ਦਿੱਲੋਂ ਨੂੰ ਕਰੇ।

(iv) ਇਸਤਰੀ ਦਾ ਦਲੀਆ ਕਰਨ ਵਾਲੇ ਭਾਰਤੀ ਸਮਾਜ ਵਿੱਚ।

(v) ਹਰਦੇਵ ਬਾਜਵਾ ਦੀ ਦੂਜੀ ਮੇਮ ਪਤਨੀ।

(vi) ਧਰਮ ਨੂੰ ਨਿਭਾਉਂਦੀ, ਮਿਲੀ ਜ਼ਿੰਦਗੀ ਗੁਜਾਰਣ ਵਾਲੀ ਅਤੇ ਇੰਗਲੈਂਡ ਨਾ ਪਹੁੰਚ ਸਕਣ ਵਾਲੀ।

2. “ਅਨਪੜ੍ਹ ਤੇ ਗਵਾਰ ਐਰਤਾਂ ਵੀ ਆਪਣੇ ਪਤੀਆਂ ਕੋਲ ਏਥੇ ਆ ਜਾਂਦੀਆਂ ਨੇ, ਸ਼ਰਨਜੀਤ ਤਾਂ ਚੰਗੀ ਪੜ੍ਹੀ-ਲਿਖੀ ਕੁੜੀ ਏ।”

ਪ੍ਰਸ਼ਨ - (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?

(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?

(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਰੇ?

(vi) ਸ਼ਰਨਜੀਤ ਕਿਹੋ ਜਿਹੀ ਕੁੜੀ ਹੈ?

ਉੱਤਰ - (i) ਸਮੁੰਦਰੋਂ ਪਾਰ।

(ii) ਕਪੂਰ ਸਿੰਘ ਪੁੰਮਣ।

(iii) ਇਹ ਵਾਕ ਹਰਦੇਵ ਬਾਜਵਾ ਨੂੰ ਬਲਵੰਤ ਦਿੱਲੋਂ ਨੇ ਕਰੇ।

(vi) ਸ਼ਰਨਜੀਤ ਪੜ੍ਹੀ-ਲਿਖੀ ਕੁੜੀ ਹੈ।

3. “ਤੇਰੇ ਬੜੀਰ ਉਹ ਨਹੀਂ ਜੀ ਸਕਦੇ, ਉਨ੍ਹਾਂ ਦੇ ਨਾਲ ਤੂੰ ਜਾ ਨਹੀਂ ਸਕਦਾ, ਮਸਲਾ ਨਿਹਾਇਤ ਗੁੰਝਲਦਾਰ ਏ।”

ਪ੍ਰਸ਼ਨ - (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?

(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?

(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਰੇ?

(vi) ਨਿਹਾਇਤ ਗੁੰਝਲਦਾਰ ਮਸਲਾ ਕਿਹੜਾ ਹੈ?

ਉੱਤਰ - (i) ਸਮੁੰਦਰੋਂ ਪਾਰ।

(ii) ਕਪੂਰ ਸਿੰਘ ਘੁੰਮਣ।

(iii) ਇਹ ਵਾਕ ਹਰਦੇਵ ਬਾਜਵੇ ਨੂੰ ਬਲਵੰਤ ਢਿੱਲੋਂ ਨੇ ਕਰੇ।

(vi) ਹਰਦੇਵ ਬਾਜਵਾ ਦਾ ਸਰਨਜੀਤ ਨੂੰ ਨਾ ਅਪਣਾਉਣ ਦਾ ਤੇ ਉਸ ਦਾ ਆਪਣੇ ਪਤੀ ਬਿਨਾਂ ਨਾ ਰਹਿਣ ਦਾ।

4. “ਮੈਨੂੰ ਪਹਿਲਾਂ ਵੀ ਸੱਕ ਈ। ਉਹ ਮੇਰੇ ਨਾਲ ਅੱਖਾਂ ਨਹੀਂ ਮੇਲ ਸਕਣਗੇ। ਉਨ੍ਹਾਂ ਦੀ ਸ਼ਰਾਫਤ ਦਾ ਝੁੰਬਲਮਾਟਾ ਪਾਟ ਜਾਣ ਹੋਇਆ ਤੇ ਫੇਰ ਮੈਂ ਵੀ ਪਾਈ ਰਿੜਕ ਕੇ ਕੀ ਲੈਣੇ? ਨੀਟੂ ਬਾਰੇ ਤੁਸੀਂ ਪੁੱਛ ਲੈਣਾ। ਉਹ ਛੇਲੀ ਪਾਂਦੇ ਨੇ ਜਾਂ ਨਹੀਂ। ਜੀਅ ਤਾਂ ਮੇਰਾ ਨਹੀਂ ਕਰਦਾ, ਇਹਨੂੰ ਇਸ ਤਰ੍ਹਾਂ ਦੇ ਪਿਤਾ ਦਾ ਸਾਇਆ ਮਿਲੇ, ਪਰ.....ਪਰ.....ਪਰ ਮਜ਼ਬੂਰੀ ਏ, ਇਹ ਉਹਨਾਂ ਦੀ ਅਮਾਨਤ ਏ, ਅੱਜ ਵੀ ਏ ਕੱਲ੍ਹੁ ਵੀ।”

ਪ੍ਰਸ਼ਨ - (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?

(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?

(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਦੋਂ ਕਰੇ?

(iv) ਸਰਨਜੀਤ ਨੂੰ ਬਾਜਵੇ 'ਤੇ ਕੀ ਸੱਕ ਸੀ?

(v) ਸਰਨਜੀਤ ਨੀਟੂ ਬਾਰੇ ਕੀ ਸੋਚਦੀ ਹੈ?

ਉੱਤਰ - (i) ਸਮੁੰਦਰੋਂ ਪਾਰ।

(ii) ਕਪੂਰ ਸਿੰਘ ਘੁੰਮਣ।

(iii) ਇਹ ਸ਼ਬਦ ਸਰਨਜੀਤ ਨੇ ਬਲਵੰਤ ਢਿੱਲੋਂ ਨੂੰ ਉਸ ਸਮੇਂ ਕਰੇ ਜਦੋਂ ਉਹ ਦੱਸਦਾ ਹੈ ਕਿ ਬਾਜਵਾ ਸਰਨਜੀਤ ਦੇ ਇੰਗਲੈਂਡ ਆਉਣ ਬਾਰੇ ਸੁਣ ਕੇ ਗੁੱਸੇ ਹੋਵੇਗਾ।

(iv) ਇਹ ਕਿ ਹਰਦੇਵ ਬਾਜਵਾ ਉਸ ਨਾਲ ਨਜ਼ਰ ਨਹੀਂ ਮਿਲਾ ਸਕੇਗਾ।

(v) ਉਸ ਨੂੰ ਉਸਦਾ ਬਾਪ ਹਰਦੇਵ ਬਾਜਵਾ ਅਪਣਾ ਲਵੇ।

5. “ਓ ਗੋਡ! ਹਮਰਾ ਸਾਥ ਕੈਸਾ ਸ਼ੇਮਫੁੱਲ ਢੋਕਾ ਹੂਆ। ਆਪ ਪੰਜਾਬੀ ਲੇਕ ਦਾ ਬਰਾਡਰੀ ਯਿਹ ਹੋਟਾ। ਆਪ ਐਰਤ ਕੇ ਘਰ ਮੌਡੀ ਭੀ ਐਸਾ ਡੀਸੀਵ ਕਰਟਾ ਐਰ ਦੂਸਰਾ ਮੁਲਕ ਮੌਜੂਦਾ ਜਾ ਕੇ ਭੀ ਡੀਸੀਵ ਕਰਟਾ? ਸ਼ਰਮ ਕਾ ਬਾਟ, ਸੋਮਾ! ਸੋਮਾ!”

ਪ੍ਰਸ਼ਨ - (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?

(ii) ਇਸ ਇਕਾਂਗੀ ਦਾ ਲੇਖਕ ਕੌਣ ਹੈ?

(iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਰੇ?

(iv) ਮਰਸੀ ਆਪਣੇ ਨਾਲ ਹੋਏ ਕਿਸ ਧੋਖੇ ਦੀ ਗੱਲ ਕਰਦੀ ਹੈ?

(v) ਮਰਸੀ ‘ਸ਼ਰਮ ਕਾ ਬਾਟ, ਸੋਮਾ! ਸੋਮਾ!’ ਕਿਉਂ ਕਹਿੰਦੀ ਹੈ?

ਉੱਤਰ - (i) ਸਮੁੰਦਰੋਂ ਪਾਰ।

- (ii) ਕਪੂਰ ਸਿੰਘ ਘੁੰਮਣ।
- (iii) ਇਹ ਸ਼ਬਦ ਮਰਸੀ ਆਪਣੇ ਨਾਲ ਹੋਏ ਧੋਖੇ ਕਰਕੇ ਪੰਜਾਬੀਆਂ ਲਈ ਕਹਿੰਦੀ ਹੈ।
- (iv) ਹਰਦੇਵ ਨੇ ਆਪਣੀ ਪਹਿਲਾਂ ਵਾਲੀ ਪਤਨੀ ਦੇ ਹੁੰਦੇ ਛੂਠ ਬੋਲ ਕੇ ਉਸ ਨਾਲ ਵਿਆਹ ਕਰਵਾ ਲਿਆ।
- (v) ਕਿਉਂਕਿ ਉਸ ਨਾਲ ਧੋਖਾ ਹੋਇਆ ਹੈ।

6. “ਇਹ ਸੀ ਤੌਰੀ ਦੇਸਤੀ? ਮੇਰੀ ਨਿੱਕੀ ਜਿਹੀ ਗੱਲ ਵੀ ਤੂੰ ਰੱਖੀ ਨਾ?”

- ਪ੍ਰਸ਼ਨ -**
- (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
 - (ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
 - (iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਰੇ?
 - (iv) ਇਹ ਸ਼ਬਦ ਕਦੋਂ ਕਰੇ?

ਉੱਤਰ - (i) ਸਮੁੰਦਰੋਂ ਪਾਰ।

- (ii) ਕਪੂਰ ਸਿੰਘ ਘੁੰਮਣ।
- (iii) ਇਹ ਸ਼ਬਦ ਹਰਦੇਵ ਬਾਜਵੇ ਨੇ ਬਲਵੰਤ ਦਿੱਲੋਂ ਨੂੰ ਕਰੇ।
- (iv) ਜਦੋਂ ਹਰਦੇਵ ਬਾਜਵਾ ਆਪਣੇ ਘਰ ਆਏ ਬੈਠੇ ਆਪਣੇ ਭਰਾ ਨੂੰ ਵੇਖਦਾ ਹੈ।

7. “ਮੈਂ ਵੀ ਪੰਜਾਬ ਤੋਂ ਚੱਲਣ ਲੱਗਿਆਂ ਕਸਮ ਖਾਧੀ, ਆਪਣੀ ਭਰਜਾਈ ਦਾ ਸੁਹਾਗ ਉਸਨੂੰ ਲੈ ਕੇ ਦਿਆਂ। ਸਮੁੰਦਰੋਂ ਪਾਰ ਦੇ ਰਿਵਾਜ ਨਾਲ ਮਰਸੀ ਦਾ ਸੁਹਾਗ ਹੋਰ ਬਣ ਸਕਦੇ, ਸਰਨਜੀਤ ਦਾ ਨਹੀਂ ਤੇ ਹੁਣ ਸਰਨਜੀਤ ਮੇਰੀ ਭਰਜਾਈ, ਛੁੱਟੜ ਵਾਪਸ ਨਹੀਂ ਜਾਵੇਗੀ। ਜੇ ਉਹ ਗਈ ਤਾਂ ਮੇਰੀ ਲਾਸ਼ ਤੋਂ ਲੰਘ ਕੇ ਜਾਵੇਗੀ।”

- ਪ੍ਰਸ਼ਨ -**
- (i) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
 - (ii) ਇਸ ਇਕਾਂਗੀ ਦਾ ਲੇਖਕ ਕੌਣ ਹੈ?
 - (iii) ਇਹ ਸ਼ਬਦ ਕਿਸ ਨੇ ਕਿਸ ਨੂੰ ਕਰੇ?
 - (iv) ਸੁਖਦੇਵ ਨੇ ਕਿਹੜੀ ਕਸਮ ਖਾਧੀ ਸੀ?
 - (v) ਸੁਖਦੇਵ ਮਰਸੀ ਬਾਰੇ ਕੀ ਸੋਚਦਾ ਹੈ?
 - (vi) ਸੁਖਦੇਵ ਦਾ ਸਰਨਜੀਤ ਨਾਲ ਕੀ ਰਿਸ਼ਤਾ ਹੈ?

ਉੱਤਰ - (i) ਸਮੁੰਦਰੋਂ ਪਾਰ।

- (ii) ਕਪੂਰ ਸਿੰਘ ਘੁੰਮਣ।
- (iii) ਇਹ ਸ਼ਬਦ ਸੁਖਦੇਵ ਬਾਜਵਾ ਨੇ ਹਰਦੇਵ ਬਾਜਵਾ ਨੂੰ ਕਰੇ।
- (iv) ਆਪਣੀ ਭਰਜਾਈ ਨੂੰ ਉਸਦਾ ਹੱਕ ਲੈ ਕੇ ਦੇਣ ਦੀ।
- (v) ਮਰਸੀ ਇੰਗਲੈਂਡ ਦੇ ਰਿਵਾਜ ਅਨੁਸਾਰ ਹਰਦੇਵ ਬਾਜਵਾ ਨੂੰ ਛੱਡ ਕੇ ਹੋਰ ਵਿਆਹ ਕਰਵਾ ਸਕਦੀ ਹੈ।
- (vi) ਦਿਓਰ ਭਰਜਾਈ ਦਾ।

•• ਵਸਤੂਨਿਸ਼ਠ ਪ੍ਰਸ਼ਨ ••

ਪ੍ਰਸ਼ਨ 1. ‘ਸਮੁੰਦਰੋਂ ਪਾਰ’ ਇਕਾਂਗੀ ਦਾ ਲੇਖਕ ਕੌਣ ਹੈ?

ਉੱਤਰ - ਕਪੂਰ ਸਿੰਘ ਘੁੰਮਣ।

ਪ੍ਰਸ਼ਨ 2. 'ਸਮੁੰਦਰੋਂ ਪਾਰ' ਇਕਾਂਗੀ ਦਾ ਮੁੱਖ ਪਾਤਰ ਕੋਣ ਹੈ?

ਉੱਤਰ - ਹਰਦੇਵ ਬਾਜਵਾ।

ਪ੍ਰਸ਼ਨ 3. ਹਰਦੇਵ ਬਾਜਵਾ ਕਿੱਥੇ ਰਹਿੰਦਾ ਹੈ?

ਉੱਤਰ - ਇੰਗਲੈਂਡ ਦੇ ਸ਼ਹਿਰ ਮਿਡਲਸੈਕਸ ਵਿੱਚ।

ਪ੍ਰਸ਼ਨ 4. ਹਰਦੇਵ ਬਾਜਵੇ ਦੀ ਪੰਜਾਬਣ ਪਤਨੀ ਦਾ ਨਾਂ ਕੀ ਹੈ?

ਉੱਤਰ - ਸ਼ਰਨਜੀਤ।

ਪ੍ਰਸ਼ਨ 5. ਹਰਦੇਵ ਬਾਜਵੇ ਦੀ ਅੰਗਰੇਜ਼ ਪਤਨੀ ਦਾ ਨਾਂ ਕੀ ਹੈ?

ਉੱਤਰ - ਮਰਸੀ।

ਪ੍ਰਸ਼ਨ 6. ਹਰਦੇਵ ਬਾਜਵੇ ਦੇ ਗੁਆਂਢੀ ਦੋਸਤ ਦਾ ਨਾਂ ਕੀ ਹੈ?

ਉੱਤਰ - ਹਕੂਮਤ ਰਾਏ।

ਪ੍ਰਸ਼ਨ 7. ਬਲਵੰਤ ਛਿੱਲੋਂ ਕੋਣ ਹੈ?

ਉੱਤਰ - ਹਰਦੇਵ ਬਾਜਵੇ ਦਾ ਦੋਸਤ।

ਪ੍ਰਸ਼ਨ 8. ਹਰਦੇਵ ਬਾਜਵੇ ਦੇ ਛੋਟੇ ਭਰਾ ਦਾ ਨਾਂ ਕੀ ਹੈ?

ਉੱਤਰ - ਸੁਖਦੇਵ ਬਾਜਵਾ।

ਪ੍ਰਸ਼ਨ 9. ਸ਼ਰਨਜੀਤ ਪੰਜਾਬ ਤੋਂ ਕਿੱਥੇ ਪਹੁੰਚੀ ਸੀ?

ਉੱਤਰ - ਇੰਗਲੈਂਡ।

ਪ੍ਰਸ਼ਨ 10. ਮੇਜ਼ ਦੀ ਦਰਾਜ਼ ਵਿੱਚੋਂ ਪਸਤੇਲ ਕੋਣ ਕੱਢਦਾ ਹੈ?

ਉੱਤਰ - ਸੁਖਦੇਵ ਬਾਜਵਾ।

ਪ੍ਰਸ਼ਨ 11. ਨੀਟੂ ਕਿਸ ਦਾ ਬੱਚਾ ਹੈ?

ਉੱਤਰ - ਹਰਦੇਵ ਬਾਜਵੇ ਅਤੇ ਸ਼ਰਨਜੀਤ ਦਾ।

ਪ੍ਰਸ਼ਨ 12. ਸੁਖਦੇਵ ਕਿਸ ਦੇ ਨਾਲ ਇੰਗਲੈਂਡ ਆਇਆ ਸੀ?

ਉੱਤਰ - ਸ਼ਰਨਜੀਤ ਦੇ।

ਪ੍ਰਸ਼ਨ 13. ਹਰਦੇਵ ਬਾਜਵੇ ਦੇ ਹੱਥ ਵਿੱਚ ਪਸਤੇਲ ਕੋਣ ਦਿੰਦਾ ਹੈ?

ਉੱਤਰ - ਸੁਖਦੇਵ ਬਾਜਵਾ।

ਪ੍ਰਸ਼ਨ 14. ਨੀਟੂ ਦੀ ਉਮਰ ਕਿੰਨੀ ਹੈ?

ਉੱਤਰ - ਤਿੰਨ ਸਾਲ।

ਪ੍ਰਸ਼ਨ 15. ਛਿੱਲੋਂ ਕਿਸ ਨੂੰ ਨੇਕ ਆਦਮੀ ਕਹਿੰਦਾ ਹੈ?

ਉੱਤਰ - ਹਕੂਮਤ ਰਾਏ ਨੂੰ।

ਪ੍ਰਸ਼ਨ 16. ਹਰਦੇਵ ਮੈਟਰੇ ਵਿੱਚ ਕਿਸੇ ਦੀ ਉਡੀਕ ਕਰ ਰਿਹਾ ਸੀ?

ਉੱਤਰ - ਮਰਸੀ ਦੀ।

ਪ੍ਰਸ਼ਨ 17. ਸੁਖਦੇਵ ਅਨੁਸਾਰ ਹਰਦੇਵ ਸ਼ਰਨਜੀਤ ਨੂੰ ਨਫਰਤ ਕਿਉਂ ਕਰਦਾ ਸੀ?

ਉੱਤਰ - ਉਸ ਦੇ ਸੱਚ ਬੋਲਣ ਕਰਕੇ।

ਪ੍ਰਸ਼ਨ 18. 'ਸਮੁੰਦਰੇਂ ਪਾਰ' ਇਕਾਂਗੀ ਦੇ ਅੰਤ ਵਿੱਚ ਗੋਲੀ ਕਿਸ ਦੇ ਲਗਦੀ ਹੈ?

ਉੱਤਰ - ਸੁਖਦੇਵ ਦੇ।

ਪ੍ਰਸ਼ਨ 19. 'ਸਮੁੰਦਰੇਂ ਪਾਰ' ਇਕਾਂਗੀ ਵਿੱਚ ਕਿਹੜਾ ਪਾਤਰ ਘਟੀਆ ਆਚਰਨ ਦਾ ਮਾਲਕ ਹੈ?

ਉੱਤਰ - ਹਰਦੇਵ ਬਾਜਵਾ।

ਪ੍ਰਸ਼ਨ 20. ਮਰਸੀ ਕਿਹੋ ਜਿਹੀ ਕੁੜੀ ਹੈ?

ਉੱਤਰ - ਮਾਸੂਮ ਤੇ ਸਾਉ।